

ਕੋਈ ਗੀਤ ਕਦੋਂ ਬੁਗੀ ਹੁੰਦੀ ਹੈ ?

ਮੱਤੀ 15:7-20; ਮਰਕੁਸ 7:6-8, 14-23, ਇਕ ਨੇਤ੍ਰ ਝਾਤ

ਪਿਛਲੇ ਉਪਦੇਸ਼ ਵਿਚ ਅਸੀਂ ਸਿੱਖਿਆ ਸੀ ਕਿ “‘ਗੀਤ’ ਸ਼ਬਦ ਦਾ ਅਰਥ ਮੂਲ ਵਿਚ ‘‘ਉਹ ਜੋ ਸਪੁਰਦ ਕੀਤਾ ਗਿਆ ਹੈ’’ ਹੈ। ਇਸ ਨੂੰ ਬੁਦਾ ਵੱਲੋਂ ਦਿੱਤੀ ਗਈ ਕਿਹਾ ਜਾ ਸਕਦਾ ਹੈ। ਪਰ ਆਮ ਤੌਰ 'ਤੇ ਇਸ ਨੂੰ ਮਨੁੱਖਾਂ ਵੱਲੋਂ ਦਿੱਤੀ ਗਈ ਹੀ ਮੰਨਿਆ ਜਾਂਦਾ ਹੈ। ਅਸੀਂ ਜੋਰ ਦਿੱਤਾ ਸੀ ਕਿ ਇਹ ਤੱਥ ਕਿ ਕੋਈ ਗੀਤ ਮਨੁੱਖਾਂ ਤੋਂ ਨਿਕਲੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਬੁਗੀ ਹੈ। ਪਰ, ਮੱਤੀ 15 ਅਤੇ ਮਰਕੁਸ 7 ਵਿਚ ਯਿਸੂ ਦੇ ਸਖਤ ਸ਼ਬਦ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿਣ ਦਿੰਦੇ ਕਿ ਮਨੁੱਖਾਂ ਦੀਆਂ ਗੀਤਾਂ ਬੁਗੀਆਂ ਹੀ ਨਹੀਂ, ਬਲਕਿ ਬਹੁਤ ਬੁਗੀਆਂ ਹੋ ਸਕਦੀਆਂ ਹਨ। ਸਾਡਾ ਵਚਨ ਪਾਠ ਇਹ ਤੈਅ ਕਰਨ ਲਈ ਕਿ ਕੋਈ ਗੀਤ ਬੁਗੀ ਹੈ ਜਾਂ ਨਹੀਂ, ਘੱਟੋ ਘੱਟ ਤਿੰਨ ਪੈਮਾਨੇ ਠਹਿਰਾਉਂਦਾ ਹੈ। ਅਸੀਂ ਪਹਿਲਾਂ ਚਰਚਾ ਕੀਤੀ ਸੀ ਕਿ ਕੋਈ ਗੀਤ ਤਦ ਬੁਗੀ ਹੁੰਦੀ ਹੈ, ਜਦੋਂ ਇਹ ਬੁਦਾ ਦੇ ਸਾਫ਼ ਹੁਕਮ ਦਾ ਉਲੰਘਣ ਕਰਦੀ ਹੈ। ਇਸ ਪਾਠ ਵਿਚ ਅਸੀਂ ਦੋ ਹੋਰ ਪੈਮਾਨਿਆਂ ਦੀ ਸਮੀਖਿਆ ਕਰਾਂਗੇ। ਅਜਿਹਾ ਕਰਦੇ ਹੋਏ, ਅਸੀਂ ਆਪਣੇ ਆਪ ਨੂੰ ਪਰਥੀਏ (2 ਕੁਰਿੰਧੀਆਂ 13: 5)!

ਕੋਈ ਗੀਤ² ਉਦੋਂ ਬੁਗੀ ਹੁੰਦੀ ਹੈ ਜਦੋਂ ਇਹ ਦੂਸਰਿਆਂ ਤੇ ਮੜ੍ਹੀ ਜਾਵੇ

(ਮੱਤੀ 15:7-9; ਮਰਕੁਸ 7:6-8)

ਫ਼ਰੀਸੀਆਂ ਨਾਲ ਗੱਲਾਂ ਕਰਦੇ ਹੋਏ ਮਸੀਹ ਬੜਾ ਹੀ ਸਪੱਸ਼ਟ ਹੋ ਗਿਆ ਸੀ: ‘‘ਹੇ ਕਪਟੀਓ! ਯਸਾਯਾਹ ਨੇ ਤੁਹਾਡੇ ਵਿਖੇ ਠੀਕ ਅਰਗਮਵਾਕ ਕੀਤਾ ਹੈ ਕਿ ਇਹ ਲੋਕ ਆਪਣੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ। ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ, ਓਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ’’ (ਮੱਤੀ 15: 7-9)। ਇਹ ਹਵਾਲਾ ਯਸਾਯਾਹ 29: 13 ਤੋਂ ਲਿਆ ਗਿਆ ਹੈ। ਉਹ ਪਰਬ ਵਿਚ, ਨਿੰਹੀਂ ਆਪਣੇ ਸਮੇਂ ਦੇ ਕਪਟੀਆਂ ਨੂੰ ਡਾਂਟ ਰਿਹਾ ਸੀ। ਯਿਸੂ ਨੇ ਕਿਹਾ ਕਿ ਬੁਦਾ ਦੀ ਪ੍ਰੇਰਣਾ ਨਾਲ ਦਿੱਤੇ ਗਏ ਵਚਨ ਉਸ ਦੇ ਸਮੇਂ ਦੇ ਧਾਰਮਿਕ ਆਗੂਆਂ ਤੇ ਵੀ ਲਾਗੂ ਹੁੰਦੇ ਸਨ।

ਯਸਾਯਾਹ ਦੇ ਵਚਨਾਂ ਤੋਂ ਕਈ ਅਹਿਮ ਸਬਕ ਸਿੱਖੇ ਜਾ ਸਕਦੇ ਹਨ: ‘‘ਬੁੱਲ੍ਹਾਂ ਨਾਲ ਆਦਰ’’ ਕਰਨਾ ਹੀ ਕਾਫ਼ੀ ਨਹੀਂ ਹੈ; ਬੁਦਾ ਅੱਗੇ ਸਾਡਾ ਹੁਕਮ ਮੰਨਣਾ ਦਿਲੋਂ ਹੋਣਾ ਲਾਜ਼ਮੀ ਹੈ (ਮੱਤੀ 22: 37; ਰੋਮੀਆਂ 6: 17; ਅਫਸੀਆਂ 6: 6; ਕੁਲੁਸੀਆਂ 3: 16; 2 ਕੁਰਿੰਧੀਆਂ 9: 7)। ਅਸੀਂ ਵੇਖਿਆ ਹੈ ਕਿ ਸਾਡੀ ਬੰਦਰਗੀ ‘‘ਵਿਰਥਾ’’ (ਬੇਕਾਰ³) ਹੈ, ਜੇ ਇਹ ਦਿਲੋਂ ਅਤੇ ਸੁਰਗ ਦੇ ਇਖਤਿਆਰ ਨਾਲ ਨਹੀਂ ਹੈ। ਇਸ ਚਰਚਾ ਵਿਚ, ਮੈਂ ਇਸ ਹਵਾਲੇ ਦੇ ਅੰਤ ਦੇ ਭਾਗ ਵੱਲ ਧਿਆਨ ਦੁਆਉਣਾ ਚਾਹੁੰਦਾ ਹਾਂ; ‘‘ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ’’ ਦੇ ਰਹੇ ਸਨ। ਵਿਚਾਰ ਇਸ ਗੱਲ ਨੂੰ ਸਪੱਸ਼ਟ ਕਰ ਦਿੰਦਾ ਹੈ ਕਿ ਉਹ ‘‘ਮਨੁੱਖਾਂ ਦੇ ਹੁਕਮਾਂ’’ ਨੂੰ ਇਵੇਂ ਸਿੱਖਾ ਰਹੇ ਸਨ ਜਿਵੇਂ ਉਹ ਬੁਦਾ ਦੀਆਂ ‘‘ਸਿੱਖਿਆਵਾਂ’’ ਹੋਣ। ਫ਼ਰੀਸੀਆਂ ਦੀ ਨਜ਼ਰ ਵਿਚ ਗੀਤਾਂ ਦਾ ਬਹੁਤ ਵੱਧ ਮਹੱਤਵ ਹੋਣ ਦੇ ਕਾਰਨ, ਯਿਸੂ ਇਹ ਸਮਝਾਉਣਾ ਚਾਹੁੰਦਾ ਸੀ ਕਿ ਉਹ ਮਨੁੱਖਾਂ ਦੀ ਬਣਾਈ ਹੋਈ ਗੀਤ ਹੈ, ਬੁਦਾ ਦੀ ਸਿੱਖਿਆ ਨਹੀਂ।

ਰੀਤਾਂ ਨੂੰ ਹੁਕਮਾਂ ਦੇ ਰੂਪ ਵਿਚ ਲਾਗੂ ਕਰਨਾ

ਕੀ ਮਸ਼ਿਹ ਨੇ ਹਰ ਵਾਰੀ ਖਾਣ ਤੋਂ ਪਹਿਲਾਂ ਡਰੀਸੀਆਂ ਦੇ ਗੁੰਝਲਦਾਰ ਅਭਿਸੇਕਾਂ ਵਿੱਚੋਂ ਲੰਘਣ ਦੀ ਨਿੰਦਾ ਕੀਤੀ? ਨਹੀਂ, ਜੇ ਉਹ ਬੇਤੁਕੇ ਕਰਮਕਾਂਡਾਂ ਵਿਚ ਸਮਾਂ ਗਵਾਉਣਾ ਚਾਹੁੰਦੇ ਸਨ, ਤਾਂ ਇਹ ਉਨ੍ਹਾਂ ਦੀ ਇੱਛਾ ਤੇ ਨਿਰਭਰ ਸੀ। ਡਰੀਸੀਆਂ ਦੀ ਨਿੰਦਿਆ ਜਿਸੂ ਨੇ ਉਨ੍ਹਾਂ ਦੇ ਵਿਹਾਰ ਲਈ ਨਹੀਂ, ਬਲਕਿ ਆਪਣੇ ਵਿਹਾਰ ਨੂੰ ਦੂਸਰਿਆਂ ਤੇ ਥੋਪਣ ਦੇ ਕਾਰਣ ਕੀਤੀ। ਉਨ੍ਹਾਂ ਨੇ ਆਪਣੀਆਂ ਰੀਤਾਂ ਨੂੰ ਖੁਦਾਈ ਹੁਕਮਾਂ ਦੇ ਦਰਜੇ ਤਕ ਪਹੁੰਚਾ ਦਿੱਤਾ ਸੀ। ਉਹ ਸਿਖਾਉਂਦੇ ਸਨ ਕਿ ਲੋਕਾਂ ਲਈ ਉਨ੍ਹਾਂ ਦੀਆਂ ਰੀਤਾਂ ਨੂੰ ਮੰਨਣਾ ਜ਼ਰੂਰੀ ਸੀ। ਉਹ ਉਨ੍ਹਾਂ ਰੀਤਾਂ ਨੂੰ ਨਾ ਮੰਨਣ ਵਾਲੇ ਸਭ ਲੋਕਾਂ ਨੂੰ ਮੁਜਰਮ ਠਹਿਰਾਉਂਦੇ ਸਨ। ਆਓ ਦੂਜੇ ਪੈਮਾਨੇ ਨੂੰ ਇਸ ਤਰ੍ਹਾਂ ਲਿਖਦੇ ਹਾਂ: ਕੋਈ ਰੀਤ ਤਦ ਬੁਰੀ ਹੁੰਦੀ ਹੈ, ਜਦ ਉਹ ਦੂਸਰਿਆਂ ਤੇ ਮੜ੍ਹੀ ਜਾਂਦੀ ਹੈ।

ਹਰ ਕੋਈ ਵੇਖ ਸਕਦਾ ਹੈ ਕਿ ਅਜਿਹਾ ਵਿਹਾਰ ਘੱਟੋਂ ਘੱਟ ਸਿਧਾਂਤਕ ਤੌਰ ਤੇ ਤਾਂ ਗਲਤ ਹੈ। ਸਾਲਾਂ ਤੋਂ, ਸਾਡੇ ਪਰਿਵਾਰ ਨੇ ਰੀਤਾਂ ਬਣਾ ਲਈਆਂ ਹਨ। ਸਾਨੂੰ ਇਸ ਵਿਚ ਆਨੰਦ ਆਉਂਦਾ ਹੈ ਅਤੇ ਇਨ੍ਹਾਂ ਤੋਂ ਇਹ ਸਮਝਣ ਵਿਚ ਮਦਦ ਮਿਲਦੀ ਹੈ ਕਿ ਅਸੀਂ ਕੌਣ ਹਾਂ। ਯਕੀਨਨ ਹੀ ਅਸੀਂ ਇਨ੍ਹਾਂ ਨੂੰ ਦੂਸਰਿਆਂ ਤੇ ਥੋਪਣ ਦੀ ਕੋਸ਼ਿਸ਼ ਨਹੀਂ ਕਰਦੇ। ਆਪਣੇ ਪਰਿਵਾਰ ਦੀਆਂ ਰੀਤਾਂ ਦੀ ਪਾਲਣਾ ਨਾ ਕਰਨਾ ਅਤੇ ਦੂਸਰਿਆਂ ਵਰਾਂ ਨੂੰ ਮੁਜਰਮ ਠਹਿਰਾਉਣਾ, ਘੱਟੋਂ ਘੱਟ ਵੀ ਕਰੀਏ ਤਾਂ ਇਹ ਮਜ਼ਾਕ ਤਾਂ ਜ਼ਰੂਰ ਹੈ।

ਜਿਸੂ ਨੇ ਇਹ ਸਾਫ਼ ਸਿਖਾਇਆ ਕਿ ਦੂਸਰਿਆਂ ਤੇ ਆਪਣੀਆਂ ਰੀਤਾਂ ਥੋਪਣਾ ਗਲਤ ਹੈ। ਜਦ ਅਸੀਂ ਇਸ ਸਿਧਾਂਤ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਦ ਹੀ ਵਿਵਾਦ ਪੈਦਾ ਹੁੰਦਾ ਹੈ। ਸੁਭਾਵਿਕ ਹੈ ਕਿ ਲੋਕ 'ਅਪਣੇ ਹੀ ਢੰਗ ਨਾਲ' ਸੁਖੀ ਹੁੰਦੇ ਹਨ ਅਤੇ ਸਾਨੂੰ ਇਹ ਮੰਨਣਾ ਹੀ ਹੋਵੇਗਾ ਕਿ ਅਜਿਹਾ ਹੀ ਹੋਣਾ ਚਾਹੀਦਾ ਹੈ ਫਿਰ ਵੀ ਜੋ ਬਦਲਿਆ ਨਹੀਂ ਜਾ ਸਕਦਾ (ਖੁਦਾ ਦੀ ਪਰਗਟ ਇੱਛਾ) ਅਤੇ ਜੋ ਬਦਲਿਆ ਜਾ ਸਕਦਾ ਹੈ (ਉਸਦੀ ਇੱਛਾ ਨੂੰ ਪੂਰੀ ਕਰਨ ਲਈ ਵਰਤੇ ਜਾਣ ਵਾਲੇ ਢੰਗ), ਵਿਚ ਫਰਕ ਕਰਨ ਦੀ ਕੋਸ਼ਿਸ਼ ਕਰਨਾ ਜ਼ਰੂਰੀ ਹੈ।

ਬੰਦਰੀ ਦੇ ਖੇਤਰ ਤੋਂ ਮਨ ਵਿਚ ਕਈ ਉਦਾਹਰਣਾਂ ਮਿਲਦੀਆਂ ਹਨ:⁴ ਵਧੇਰੇ ਤੌਰ ਤੇ ਮੰਡਲੀਆਂ, ਜਿਨ੍ਹਾਂ ਵਿਚ ਮੈਂ ਪ੍ਰਚਾਰ ਕੀਤਾ ਹੈ, ਉਨ੍ਹਾਂ ਕੋਲ ਰੀਤਾਂ ਦੀਆਂ ਕਿਤਾਬਾਂ ਹੁੰਦੀਆਂ ਹਨ। ਕੀ ਸਾਨੂੰ ਕਿਸੇ ਮੰਡਲੀ ਨੂੰ ਇਸ ਲਈ ਦੋਸ਼ੀ ਠਹਿਰਾਉਣਾ ਚਾਹੀਦਾ ਹੈ ਕਿ ਉੱਥੇ ਰੀਤ ਇਕ ਵੱਡੀ ਸਕਰੀਨ ਤੇ ਲਿਖ ਦਿੱਤੇ ਗਏ ਹਨ?⁵ ਮੈਂ ਜਿੱਥੇ ਵੀ ਬੰਦਰੀ ਕੀਤੀ, ਐਤਵਾਰ ਸਵੇਰ ਦੀ ਬੰਦਰੀ ਵਿਚ ਉਪਦੇਸ਼ ਜ਼ਰੂਰ ਹੁੰਦਾ ਹੈ। ਕੀ ਕਿਸੇ ਐਤਵਾਰ ਸਵੇਰ ਦੀ ਬੰਦਰੀ ਵਿਚ ਮੁੱਖ ਤੌਰ ਤੇ ਰੀਤ, ਪ੍ਰਰਸ਼ਨਾ, ਪ੍ਰਭੂ ਭੋਜ ਲੈਣ ਤੇ ਕੋਈਤ੍ਰ ਵਚਨ ਪੜ੍ਹਣਾ ਗਲਤ ਹੋਵੇਗਾ?⁶ ਜਿਨ੍ਹਾਂ ਮੰਡਲੀਆਂ ਨਾਲ ਮੈਂ ਜੁੜਿਆ ਹੋਇਆ ਹਾਂ, ਉਹ ਕਲੀਸੀਆ ਦੇ ਭਵਨ ਵਿਚ ਐਤਵਾਰ ਰਾਤ ਵੇਲੇ ਬੰਦਰੀ ਕਰਦੀਆਂ ਹਨ। ਜੇ ਕੋਈ ਦੂਸਰੀ ਮੰਡਲੀ ਐਤਵਾਰ ਸ਼ਾਮ ਵੇਲੇ ਦੀ ਬੰਦਰੀ ਵਰਾਂ ਵਿਚ ਕਰਨ ਦਾ ਫੈਸਲਾ ਲੈਂਦੀ ਹੈ ਤਾਂ ਭਲਾ ਇਹ ਬਾਈਬਲ ਦੇ ਉਲਟ ਹੋਵੇਗਾ?⁷ ਮੈਂ ਇਹ ਨਹੀਂ ਪੁੱਛ ਰਿਹਾ ਕਿ 'ਕੀ ਇਹ ਵਿਹਾਰਿਕ ਹੈ?' ਮੈਂ ਤਾਂ ਸਿਰਫ਼ ਇਹ ਪੁੱਛ ਰਿਹਾ ਹਾਂ ਕਿ 'ਕੀ ਇਹ ਬਾਈਬਲ ਦੇ ਵਿਰੁਧ ਹੈ?'।

ਨਵਾਂ ਨੇਮ ਸਾਨੂੰ ਬੰਦਰੀ ਲਈ ਇਕ ਨਮੂਨਾ ਦਿੰਦਾ ਹੈ, ਪਰ ਉਸ ਵਿਚ ਕਈ ਗੱਲਾਂ ਦਾ ਫੈਸਲਾ ਸਾਡੇ ਤੇ ਛੱਡ ਦਿੱਤਾ ਜਾਂਦਾ ਹੈ। ਸਾਲਾਂ ਤੋਂ, ਮੰਡਲੀਆਂ ਅਜਿਹੇ ਢੰਗ ਅਪਨਾਉਂਦੀਆਂ ਰਹੀਆਂ ਹਨ, ਜੋ ਪਵਿੱਤਰ ਲਿਖਤ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਅਸੀਂ, ਜੋ ਖੁਦਾ ਵੱਲੋਂ ਦਿੱਤਾ ਗਿਆ ਹੈ (ਭਾਵ ਖੁਦਾਈ ਨਮੂਨਾ) ਅਤੇ ਜੋ ਮਨੁੱਖਾਂ ਵੱਲੋਂ ਸੌਂਪਿਆ ਗਿਆ ਹੈ (ਭਾਵ ਉਸ ਖੁਦਾਈ ਨਮੂਨੇ ਨੂੰ ਕੰਮ ਵਿਚ ਲਿਆਉਣ ਦੇ ਸਾਡੇ ਢੰਗ) ਵਿਚ ਫਰਕ ਕਰੀਏ!⁸

ਜਦ ਮੇਰਾ ਪਰਿਵਾਰ ਮੁਸਕੋਰੀ, ਓਕਲਾਹੋਮਾ ਵਿਚ ਵੈਸਟਸਾਈਡ ਚਰਚ ਆਫ਼ ਕ੍ਰਾਈਸਟ ਦੇ ਨਾਲ ਕੰਮ ਕਰਦਾ ਸੀ, ਤਾਂ ਉੱਥੇ ਚਾਰਲਸ ਕੈਲੀ ਨਾਂਅ ਦਾ ਇਕ ਸੌਂਗ ਲੀਡਰ ਹੁੰਦਾ ਸੀ, ਜੋ ਕਦੀ

ਕਦੀ ਬੰਦਰੀ ਦੀ ਤਰਤੀਬ ਨੂੰ ਬਦਲ ਦਿੰਦਾ ਸੀ। ਉਦਾਹਰਣ ਵਜੋਂ, ਭੋਜ ਬੰਦਰੀ ਦੇ ਸ਼ੁਰੂ ਵਿਚ ਜਾਂ ਅੱਸੀਰ ਵਿਚ ਲਿਆ ਹੋ ਸਕਦਾ ਹੈ। ਕਬੀ ਵਾਰ, ਇਸ ਗੀਤ ਦੇ ਉਲਟ ਚੰਦਾ ਭੋਜ ਦੇ ਛੌਰਨ ਬਾਅਦ ਲੈਣ ਦੀ ਥਾਂ ਪ੍ਰਭੂ ਭੋਜ ਤੋਂ ਪਹਿਲਾਂ ਕਿਸੇ ਹੋਰ ਸਮੇਂ ਤੇ ਲੈ ਲੈਂਦਾ ਸੀ।⁹ ਇਕ ਐਤਵਾਰ ਸਵੇਰੇ ਬੰਦਰੀ ਵਿਚ ਪ੍ਰਭੂ ਭੋਜ ਦੇ ਬਾਅਦ ਚੰਦਾ ਨਹੀਂ ਲਿਆ ਗਿਆ, ਤਾਂ ਬਾਹਰ ਤੋਂ ਆਈ ਇਕ ਔਰਤ ਝੱਟ ਬੰਦਰੀ ਵਿੱਚੋਂ ਉਠ ਕੇ ਚਲੀ ਗਈ। ਉਹ ਬਿਲਡਿੰਗ ਤੋਂ ਬਾਹਰ ਜਾ ਕੇ ਦਰਵਾਜ਼ੇ ਤੇ ਇਕ ਆਦਮੀ ਨੂੰ ਕਹਿਣ ਲੱਗੀ, ‘‘ਮੈਂ ਕਿਹੋ ਜਿਹੇ ਲੋਕਾਂ ਵਿਚ ਆ ਗਈ ਹਾਂ?’’ ਸਾਫ਼ ਹੈ ਕਿ ਉਸਦਾ ਮਿੰਨਣਾ ਸੀ ਕਿ ‘‘ਬੰਦਰੀ ਦੀ ਤਰਤੀਬ ਬਾਈਬਲ ਵਿਚ ਦਿੱਤੀ ਗਈ ਹੈ’’,¹⁰ ਅਤੇ ਉਸ ਵਿਚ ਕੋਈ ਵੀ ਬਦਲਾਅ ਕਰਨਾ ‘‘ਬਾਈਬਲ ਦੇ ਖਿਲਾਫ਼’’ ਹੈ।

ਮੈਂ ਇਨ੍ਹਾਂ ਬੁਨਿਆਦੀ ਸਿਧਾਂਤਾਂ ਤੇ ਬਹੁਤਾ ਜ਼ੋਰ ਨਹੀਂ ਦੇ ਸਕਦਾ, ਕਿਉਂਕਿ ਜ਼ਰੂਰੀ ਹੈ ਕਿ ਭੁਦਾ ਦਿਆਂ ਹੁਕਮਾਂ ਅਤੇ ਮਨੁੱਖਾਂ ਦੀਆਂ ਗੀਤਾਂ ਵਿਚ ਫਰਕ ਕੀਤਾ ਜਾਵੇ; ਮਨੁੱਖਾਂ ਦੀਆਂ ਬਣਾਈਆਂ ਗੀਤਾਂ ਨੂੰ ਦੂਸਰਿਆਂ ਤੇ ਮੜ੍ਹਣਾ ਗਲਤ ਹੈ। ਇਹ ਮੰਨਦੇ ਹੋਏ ਕਿ ਇੱਥੋਂ ਤਕ ਅਸੀਂ ਸਭ ਇਸ ਹਾਲ ਤੇ ਸਹਿਮਤ ਹਾਂ, ਨਾਜ਼ੂਕ ਸਵਾਲ ਆਉਂਦਾ ਹੈ ਕਿ ‘‘ਅਸੀਂ ਭੁਦਾ ਦਿਆਂ ਹੁਕਮਾਂ ਅਤੇ ਮਨੁੱਖਾਂ ਦੀਆਂ ਗੀਤਾਂ ਵਿਚ ਫਰਕ ਕਿਵੇਂ ਕਰੀਏ?’’

ਗੀਤਾਂ ਅਤੇ ਹੁਕਮਾਂ ਵਿਚ ਫਰਕ ਕਰਨਾ

ਕੁਝ ਸਮੇਂ ਤੋਂ ਚੱਲ ਰਹੀ ਕਿਸੇ ਗੱਲ ਤੇ ਲਾਗੂ ਹੋਣ ਵਾਲੇ ‘‘ਗੀਤਾਂ ਦੀ’’ ਸ਼ਬਦ ਇਸ ਅਰਥ ਨਾਲ ਕਿ ਉਹ ਪੁਰਾਣੀ ਅਤੇ ਭਤਮ ਹੋ ਚੁੱਕੀ ਹੈ, ਇਸ ਲਈ ਇਸਦਾ ਕੋਈ ਲਾਭ ਨਹੀਂ ਜਾਂ ਕਿਸੇ ਕੰਮ ਦੀ ਨਹੀਂ, ਅਤੇ ਇਸਨੂੰ ਅਸਾਨੀ ਨਾਲ ਬੰਦ ਕੀਤਾ ਜਾ ਸਕਦਾ ਹੈ, ਅਕਸਰ ਸੁਣਨ ਵਿਚ ਆਉਂਦਾ ਹੈ। ਉਦਾਹਰਣ ਵਜੋਂ, ਮੈਂ ‘‘ਰਵਾਇਤੀ ਪਰਿਵਾਰ’’¹¹ (ਭਾਵ ਪਿਤਾ, ਮਾਤਾ ਅਤੇ ਉਨ੍ਹਾਂ ਦੇ ਬੱਚਿਆਂ ਵਾਲਾ ਪਰਿਵਾਰ) ਵਾਕਾਂ ਦੀ ਵਰਤੋਂ ਅਪਮਾਨਜਨਕ ਢੰਗ ਨਾਲ ਹੁੰਦੇ ਸੁਣਿਆ ਹੈ। ਜੋ ਲੋਕ ਬਾਈਬਲ ਵਿਚ ਵਿਸ਼ਵਾਸ ਕਰਦੇ ਹਨ, ਉਨ੍ਹਾਂ ਲਈ ਅਹਿਮ ਸਵਾਲ ਇਹ ਨਹੀਂ ਕਿ ‘‘ਇਹ ਪ੍ਰਬੰਧ ਕਿਨਾ ਪੁਰਾਣਾ ਹੈ?’’ ਪਰ ਇਹ ਹੈ ਕਿ ‘‘ਕੀ ਇਹ ਸੁਰਗ ਵੱਲੋਂ ਹੈ ਜਾਂ ਮਨੁੱਖਾਂ ਵੱਲੋਂ?’’ (ਮੱਤੀ 21:25)।

ਪ੍ਰਭੂ ਦੀ ਕਲੀਸੀਆ ਦੀ ਵਿਸ਼ਵਾਸੀ ਮੰਡਲੀ ਨੂੰ ‘‘ਗੀਤਾਂ ਵਾਲੀ ਕਲੀਸੀਆ’’ ਕਹੇ ਜਾਣ ਤੇ ਅਤੇ ਉਨ੍ਹਾਂ ਦੇ ਵਿਸ਼ਵਾਸ ਅਤੇ ਵਿਹਾਰ ਨੂੰ ‘‘ਗੀਤਾਂ ਦੀ ਸਥਿਤੀ’’ ਕਹਿ ਕੇ ਨਕਾਰ ਦੇਣ ਨਾਲ ਮੈਨੂੰ ਨਿਰਾਸਾ ਹੁੰਦੀ ਹੈ। ਉਨ੍ਹਾਂ ਦੇ ਕੰਮ ਵਿਸ਼ਵਾਸ ਅਤੇ ਨਿਆਂ ਦੇ ਮਾਸਲੇ ਵਿਚ ਫਰਕ ਕੀਤੇ ਬਿਨਾਂ ਇਹ ਲੇਬਲ ਲਾਉਣ ਦੇ ਇੱਛੁਕ ਲੋਕ ਇਨ੍ਹਾਂ ਕਲੀਸੀਆਵਾਂ ਦੀ ਹਰ ਗੱਲ ਨੂੰ ‘‘ਗੀਤਾਂ ਦੀ’’ ਦਾ ਨਾਂਅ ਦੇਣਾ ਚਾਹੁੰਦੇ ਹਨ।

ਮੈਂ ਹਰ ਮੁੱਦੇ ਨਾਲ ਜੁੜੇ ਇਹ ਇਸਾਰਾ ਕਰਦੇ ਲੈਕਚਰ ਸੁਣੇ ਹਨ ਕਿ ਉਹ ਸਭ ਸਿਰਫ਼ ਵਿਚਾਰ ਦੀਆਂ ਗੱਲਾਂ ਹਨ ਅਤੇ ਇਨ੍ਹਾਂ ਤੋਂ ਵਧੇਰੇ ਇਨ੍ਹਾਂ ਤਾਂ ਮਹੱਤਵ ਨਹੀਂ ਹੈ, ਜਿਨ੍ਹਾਂ ਤੋਂ ਬੀਤੇ ਵਿਚ ਕਲੀਸੀਆ ਨੂੰ ਹਾਨੀ ਹੁੰਦੀ ਸੀ। ਪਿਛਾਂ ਵੱਲ ਵੇਖਦੇ ਹੋਏ, ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਕੁਝ ਵਿਵਾਦ ਬੇਲੋੜੇ ਲਗਦੇ ਹਨ, ਪਰ ਕੀ ਕਲੀਸੀਆ ਨੂੰ ਧੇਸ਼ ਹਰ ਸਵਾਲ ਨੂੰ ਇਵੇਂ ਹੀ ਛੱਡ ਦੇਣਾ ਠੀਕ ਹੈ? ਜੇ ਮੁੱਢਲੀ ਕਲੀਸੀਆ ਦੇ ਸਾਹਮਣੇ ਯਹੂਦੀ ਧਰਮ ਅਤੇ ਸੰਕਾਵਾਂ ਦੇ ਮੁਦਿਆਂ ਨੂੰ ਮਸੀਹੀ ਲੋਕ ਘੱਟ ਕਰ ਦਿੰਦੇ ਹਨ ਤਾਂ ਖੁਦਾ ਦੀ ਪ੍ਰੇਰਣਾ ਪਾਏ ਲੋਕਾਂ ਦੀ ਪ੍ਰਤੀਕਿਰਿਆ ਕੀ ਹੁੰਦੀ ਹੈ?

ਸਾਨੂੰ ਇਸ ਗੱਲ ਤੇ ਸਹਿਮਤ ਹੋਣਾ ਜ਼ਰੂਰੀ ਹੈ ਕਿ ਮਨੁੱਖ ਦੀ ਬਣਾਈ ਗਈ ਗੀਤ ਜਦ ਦੂਸਰਿਆਂ ਤੇ ਮੜ੍ਹੀ ਜਾਂਦੀ ਹੈ ਤਾਂ ਇਹ ਬੁਰੀ ਹੁੰਦੀ ਹੈ। ਆਓ ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਕਿ ਸਾਨੂੰ ਕਿਸੇ ਵੀ ਵਿਸ਼ਵਾਸ ਜਾਂ ਵਿਹਾਰ ਨੂੰ ‘‘ਗੀਤਾਂ ਦੀ’’ ਸਿਰਫ਼ ਇਸ ਲਈ ਨਹੀਂ ਮੰਨ ਲੈਣਾ ਚਾਹੀਦਾ ਕਿ ਇਹ ਸਮੇਂ ਦੇ ਨਹੀਂ ਚਲਦਾ ਹੈ।

ਪਹਿਲਾਂ ਮੈਂ ਕਿਹਾ ਸੀ ਕਿ ਨਾਜੁਕ ਸਵਾਲ ਖੁਦਾ ਦਿਆਂ ਹੁਕਮਾਂ ਅਤੇ ਮਨੁੱਖਾਂ ਦੀਆਂ ਰੀਤਾਂ ਵਿਚ ਫਰਕ ਕਰਨ ਦਾ ਹੈ। ਤੁਸੀਂ ਇਸ ਸਵਾਲ ਦਾ ਜਵਾਬ ਜਾਣਦੇ ਹੋ ਅਤੇ ਕਈ ਵਾਰ ਇਸ ਉਪਦੇਸ਼ ਵਿਚ ਇਸਦਾ ਇਸ਼ਾਰਾ ਵੀ ਦਿੱਤਾ ਗਿਆ ਹੈ: ਸਾਡਾ ਹਰ ਵਿਸ਼ਵਾਸ ਸਿੱਖਿਆ ਅਤੇ ਕੰਮ ਕਾਜ, ਵਚਨ ਦੀ ਸਿੱਖਿਆ ਦੇ ਪ੍ਰਕਾਸ਼ ਵਿਚ ਪਰਖਿਆ ਜਾਣਾ ਜ਼ਰੂਰੀ ਹੈ। ਸਵਾਲ ਇਹ ਨਹੀਂ ਕਿ ‘‘ਅਸੀਂ ਪਹਿਲਾਂ ਕਿਵੇਂ ਕਰਦੇ ਸਾਂ?’’ ਯਕੀਨਨ ਹੀ ਸਵਾਲ ਇਹ ਵੀ ਨਹੀਂ ਕਿ ‘‘ਅਸੀਂ ਕਿਵੇਂ ਕਰਨਾ ਪਸੰਦ ਕਰਾਂਗੇ?’’ ਸਵਾਲ ਤਾਂ ਇਹ ਹੈ ਕਿ ‘‘ਖੁਦਾ ਆਪਣੀ ਪਰਗਟ ਇੱਛਾ ਭਾਵ ਬਾਈਬਲ ਵਿਚ ਕੀ ਸਿਖਾਉਂਦਾ ਹੈ?’’ (ਵੇਖੋ ਰਸੂਲਾਂ ਦੇ ਕੰਮ 17: 11)। ਆਓ ਅਸੀਂ ਯਿਸੂ ਦੇ ਸ਼ਬਦਾਂ ਵਿੱਚੋਂ ਲੈਂਦੇ ਹੋਏ ਕਹੀਏ (ਮੱਤੀ 21:25) ਕਿ ਜੇ ਕੋਈ ਸਿੱਖਿਆ ਜਾਂ ਵਿਹਾਰ ‘‘ਸੁਰਗ ਵੱਲੋਂ’’ ਹੈ ਤਾਂ ਇਹ ਹਰ ਮਸੀਹੀ ਤੇ ਲਾਗੂ ਹੈ। ਜੇ ਇਹ ‘‘ਮਨੁੱਖਾਂ ਵੱਲੋਂ’’ ਹੈ ਤਾਂ ਅਸੀਂ ਇਸ ਨੂੰ ਦੁਸਰਿਆਂ ਤੇ ਥੋਪ ਕੇ ਮੁਜਰਮ ਨਾ ਬਣਾਏ।

ਇਹ ਜਵਾਬ ਦਿੰਦੇ ਹੋਏ, ਕੀ ਮੈਂ ਜੋ ‘‘ਰੀਤਾਂ ਦੀ’’ ਹੈ ਅਤੇ ਜੋ ਨਹੀਂ ਹੈ ਤੇ ਸਾਰੀ ਉਲਿਝਣ ਸੁਲਝਾ ਲਈ ਹੈ? ਕੀ ਮੈਂ ਪੁੱਛੋ ਜਾਣ ਵਾਲੇ ਹਰ ਸਵਾਲ ਦਾ ਜਵਾਬ ਦੇ ਦਿੱਤਾ ਹੈ? ਨਹੀਂ, ਬਿਲਕੁਲ ਨਹੀਂ। ਮੇਰਾ ਮਕਸਦ ਮਸੀਹੀ ਲੇਕਾਂ ਨੂੰ ਇਨ੍ਹਾਂ ਤੋਂ ਬਚਾਉਣ ਲਈ ਜ਼ੋਰ ਪਾਉਣ ਦਾ ਹੈ। ਅਸੀਂ ਆਪਣੀਆਂ ਰੀਤਾਂ ਨੂੰ ਦੁਸਿਆਂ ਵੱਲੋਂ ਨਾ ਮੰਨੋ ਜਾਣ ਤੇ ਉਨ੍ਹਾਂ ਨੂੰ ਮੁਜਰਮ ਨਾ ਠਹਿਰਾਈਏ। ਇਸ ਦੇ ਨਾਲ ਹੀ, ਅਸੀਂ ਕਿਸੇ ਧਾਰਮਿਕ ਸਿੱਖਿਆ ਜਾਂ ਵਿਹਾਰ ਨੂੰ ‘‘ਰੀਤਾਂ ਦੀ’’ ਸਿਰਫ ਇਸ ਲਈ ਨਾ ਕਰੀਏ ਕਿ ਇਹ ਸਾਲਾਂ ਪੁਰਾਣੀ ਹੈ। ਨਵਾਂ ਨੇਮ ਤਾਂ ਉਸ ਤੋਂ ਪਹਿਲਾਂ ਸਦੀਆਂ ਤੋਂ ਹੈ। ਆਓ ਅਸੀਂ ਕਿਸੇ ਵੀ ਧਾਰਮਿਕ ਸਿੱਖਿਆ ਜਾਂ ਵਿਹਾਰ ਨੂੰ ਮੰਨਣ ਜਾਂ ਰੱਦ ਕਰਨ ਲਈ ਆਪਣੇ ਪੈਮਾਨੇ ਖੁਦਾ ਦੇ ਵਚਨ ਦੀ ਸਿੱਖਿਆ ਨੂੰ ਬਣਾਈਏ।

ਬਹੁਤ ਪੁਰਾਣੀ ਗੱਲ ਹੈ; ਯਹੋਸ਼ੂਆ ਨੇ ਖੁਦਾ ਦੇ ਲੋਕਾਂ ਨੂੰ ਉਸਦਾ ਉਪਦੇਸ਼ ਦਿੱਤਾ ਸੀ: ‘‘ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ ਤਾਂ ਜੋ ਤੂੰ ਉਸ ਸਾਰੀ ਸ਼ਰੂ ਮੁਤਾਬਕ ਜਿਸ ਦਾ ਮੇਰੇ ਦਾਸ ਮੂਸਾ ਨੇ ਤੈਨੂੰ ਹੁਕਮ ਦਿੱਤਾ ਹੈ ਪਾਲਨਾ ਕਰ ਕੇ ਪੂਰਾ ਕਰੋ, ਉਸ ਤੋਂ ਸੱਜੋ ਅਥਵਾ ਖੱਬੇ ਨਾ ਮੁੜੋਂ ਤਾਂ ਜੋ ਤੂੰ ਜਿਥੋਂ ਜਾਵੋਂ ਤੇਰਾ ਬੋਲਬਾਲਾ ਹੋਵੇ’’ (ਯਹੋਸ਼ੂਆ 1: 7; ਵੀ ਵੇਖੋ 23: 6)। ਅਸੀਂ ‘‘ਸੱਜੇ ਮੁੜਨ’’ ਨੂੰ ਜਿਸ ਨੂੰ ਖੁਦਾ ਨੇ ਨਹੀਂ ਬੰਨਿਆ ਹੈ (ਮਨੁੱਖਾਂ ਦੀਆਂ ਰੀਤਾਂ) ਦੇ ਰੂਪ ਵਿਚ ਅਤੇ ‘‘ਖੱਬੇ ਮੁੜਨ’’ ਨੂੰ ਖੁਦਾ ਦੇ ਬੰਨੇ (ਉਸ ਦੀ ਪਰਗਟ ਇੱਛਾ) ਨੂੰ ਤੋੜਣ ਦੇ ਰੂਪ ਵਿਚ ਸਮਝੀਏ। ਸਾਨੂੰ ਇਨ੍ਹਾਂ ਦੋਹਾਂ ਗੱਲਾਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਯਿਸੂ ਦੇ ਨਵੇਂ ਨੇਮ ਦੀ ਸਿੱਖਿਆ ‘‘ਮੁਤਾਬਕ ਸਭ ਕਰਨ’’ ਦਾ ਫੈਸਲਾ ਕਰਨਾ ਚਾਹੀਦਾ ਹੈ!

ਕੀ ਅਸੀਂ ਇਸ ਵਿਹਾਰ ਨੂੰ ਖਤਮ ਕਰ ਸਕਦੇ ਹਾਂ, ਪਰ ਮਸੀਹ ਨੇ ਆਪਣੀ ਚਰਚਾ ਨੂੰ ਇੱਥੋਂ ਖਤਮ ਨਹੀਂ ਕੀਤਾ ਹੈ। ਉਸ ਨੇ ਮਨੁੱਖਾਂ ਦੀਆਂ ਰੀਤਾਂ ਦੀ ਸੰਖੇਪ ਵਿਚ ਘੱਟੋਂ ਘੱਟ ਇਕ ਹੋਰ ਗੱਲ ਕਹੀ ਸੀ। ਇਹ ਸੱਚਾਈ ਇਨੀ ਸਾਫ਼ ਨਾ ਹੋਣ ਦੇ ਬਾਵਜੂਦ ਅਹਿਮ ਹੈ। ਇਸ ਲਈ ਪਿਛਲੇ ਦੋ ਪੈਮਾਨਿਆਂ ਵਾਂਗ ਜਾਂ ਇਸ ਤੋਂ ਵੀ ਵੱਧ ਮਨ ਦੀ ਜਾਂਚ ਕਰਨੀ ਜ਼ਰੂਰੀ ਹੈ।

ਕੋਈ ਰੀਤ ਉਦੋਂ ਬੁਰੀ ਹੁੰਦੀ ਹੈ, ਜਦ ਉਸ ਨੂੰ ਲੋੜ ਤੋਂ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ
(ਮੱਤੀ 15:10-20; ਮਰਕੁਸ 7:14-23)

ਯਿਸੂ ਅਤੇ ਡਰੀਸੀਆਂ ਦੀ ਗੱਲਬਾਤ ਗੁਪਤ ਵਿਚ ਨਹੀਂ ਹੋਈ ਸੀ। ਮਸੀਹ ਦਾ ਸਖ਼ਤ ਦਿਲ ਵਾਲੇ ਉਨ੍ਹਾਂ ਆਗੂਆਂ ਦੇ ਸਾਹਮਣੇ ਆਪਣਾ ਅਤੇ ਆਪਣੇ ਚੇਲਿਆਂ ਦਾ ਬਚਾਓ ਕਰਨ ਦਾ ਇਰਦਾਨ ਨਹੀਂ ਸੀ, ਪਰ ਉਸ ਨੇ ਸੋਚਿਆ ਕਿ ਉਸ ਨੂੰ ਸੁਣਨ ਵਾਲੇ ਲੋਕਾਂ ਨੂੰ ਇਸ ਦਾ ਮਤਲਬ ਪਤਾ ਹੋਣਾ ਜ਼ਰੂਰੀ ਹੈ। ਮਰਕੁਸ ਦੇ ਉਠਾਏ ਗਏ ਇਸ ਬੁਨਿਆਦੀ ਮੁੜੇ ਤੇ ਸੁਣਾਏ ਗਏ ਵਚਨ ਨੂੰ ਇੱਕੋ ਵਾਕ ਵਿਚ ਸਾਫ਼ ਕੀਤਾ ਹੈ:

ਉਸ ਨੇ ਲੋਕਾਂ ਨੂੰ ਫੇਰ ਕੋਲ ਸੱਦ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਸਭ ਦੇ ਸਭ ਮੇਰੀ ਸੁਣੋ ਅਤੇ ਸਮਝੋ ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਿਹੜੀ ਮਨੁੱਖਾਂ ਦੇ ਬਾਹਰੋਂ ਉਸ ਦੇ ਅੰਦਰ ਜਾ ਕੇ ਉਹ ਉਸ ਨੂੰ ਭਰਿਸ਼ਟ ਕਰ ਸਕੇ (ਮਰਭੁਸ 7: 14, 15)।

ਹੋਰ ਗੱਲਾਂ ਦੇ ਨਾਲ ਯਿਸੂ ਇਹ ਸਿਖਾ ਰਿਹਾ ਸੀ ਕਿ ਖਾਣ ਤੋਂ ਪਹਿਲਾਂ ਹੱਥ ਧੋਣ ਦੀ ਮਨੁੱਖ ਦੀ ਰੀਤ ਬੇਤੁਕੀ ਹੈ। ਸੱਚਾਈ ਤਾਂ ਇਹ ਹੈ ਕਿ ਬਿਨਾਂ ਹੱਥ ਧੋਤੇ ਖਾਣਾ ਜਾਣ ਵਾਲਾ ਭੋਜਨ¹² ਆਦਮੀ ਨੂੰ ਅਸੁਧ ਨਹੀਂ ਕਰਦਾ (ਮੱਤੀ 15: 20)। ਇਸਦੇ ਉਲਟ, ਆਦਮੀ ਦੇ ਮਨ ਵਿੱਚੋਂ ਨਿਕਲਣ ਵਾਲੀਆਂ ਚੀਜ਼ਾਂ ਭਾਵ ਉਸਦੀਆਂ ਗੱਲਾਂ ਅਤੇ ਉਸਦੇ ਕੰਮ ਉਸ ਨੂੰ ਅਸੁਧ ਕਰ ਸਕਦੇ ਹਨ।

ਮਸੀਹ ਦੀ ਗੱਲਬਾਤ ਦੇ ਕਰਮਕਾਂਡੀ ਇਨਸਾਨ ਦੇ ਫੌਰੀ ਸਵਾਲ ਦੇ ਢੂੰਘੇ ਮਤਲਬ ਸਨ। ਮਰਭੁਸ ਨੇ ਯਿਸੂ ਦੀ ਗੱਲ ਤੋਂ ਇਕ ਸਿੱਟੇ ਦਾ ਖੁਲਾਸਾ ਕੀਤਾ: ‘‘ਇਹ ਕਹਿ ਕੇ ਉਸ ਨੇ ਸਾਰੇ ਭੋਜਨ ਅਸੁਧ ਠਹਿਰਾਏ¹³’’ (ਮਰਭੁਸ 7: 19)। ਅਸਾਂ ਵਿੱਚੋਂ ਉਨ੍ਹਾਂ ਲਈ ਜੋ ਨਵੇਂ ਨੇਮ ਦੀ ਸਿੱਖਿਆ ਤੋਂ ਜਾਣੂ ਹਨ, ਇਹ ਸਮਝਣਾ ਮੁਸ਼ਕਿਲ ਹੈ ਕਿ ਪ੍ਰਭੂ ਦੀਆਂ ਗੱਲਾਂ ਉਨ੍ਹਾਂ ਦੇ ਸੁਣਨ ਵਾਲਿਆਂ ਨੂੰ ਕਿਨੀਆਂ ਮਜ਼ਾਕੀਆ ਲੱਗੀਆਂ ਹੋਣਗੀਆਂ। ਯਹੂਦੀ ਕੀ ਖਾ ਸਕਦੇ ਸਨ ਅਤੇ ਕੀ ਨਹੀਂ, ਇਸ ਸਬੰਧ ਵਿਚ ਸ਼ਰੂ ਦੇ ਹੁਕਮ (ਲੇਵੀਆਂ ਦੀ ਪੇਖੀ 11) ਉਨ੍ਹਾਂ ਦੇ ਬਚਪਨ ਤੋਂ ਹੀ ਦੱਸ ਦਿੱਤਾ ਜਾਂਦਾ ਸੀ (ਵੇਖੋ ਰਸੂਲਾਂ ਦੇ ਕੰਮ 10: 14)। ਮਸੀਹ ਦੀਆਂ ਗੱਲਾਂ ਇਨੀਆਂ ਦੰਗ ਕਰਨ ਵਾਲੀਆਂ ਸਨ ਕਿ ਜਦ ਉਹ ਆਪਣੇ ਚੇਲਿਆਂ ਨਾਲ ਇਕੱਲਾ ਸੀ, ਤਾਂ ਪਤਰਸ ਨੇ ਉਹਨੂੰ ਨੂੰ ਕਿਹਾ ਕਿ ‘‘ਇਸ ਦ੍ਰਿਸ਼ਟਾਂਤ ਦਾ ਅਰਥ ਸਾਨੂੰ ਦੱਸਾ’’ (ਮੱਤੀ 15: 15)। ‘‘ਦ੍ਰਿਸ਼ਟਾਂਤ’’ ਸ਼ਬਦ ਦੀ ਵਰਤੋਂ ਇਹ ਸੰਕੇਤ ਦਿੰਦੀ ਹੈ ਕਿ ਪਤਰਸ ਨੂੰ ਲੱਗਾ ਕਿ ਇਹ ਗੱਲ ਦਾ ਮਤਲਬ ਯਕੀਨੀ ਤੌਰ ਤੇ ਉਸਦੇ ਬੁਨਿਆਦੀ ਅਰਥ ਵਿਚ ਨਹੀਂ ਲਿਆ ਜਾ ਸਕਦਾ!¹⁴

ਇਹ ਕਹਿੰਦਿਆਂ ਕਿ ‘‘ਭਲਾ, ਤੁਸੀਂ ਵੀ ਅਜੇਹੇ ਨਿਰਬੁੱਧ ਹੋ? ’’ (ਮਰਭੁਸ 7: 18)। ਯਿਸੂ ਨੇ ਜ਼ਰੂਰ ਆਪਣਾ ਸਿਰ ਹਿਲਾਇਆ ਹੋਵੇਗਾ। ਉਸ ਨੂੰ ਹੈਰਾਨੀ ਹੋਈ ਸੀ ਕਿ ਭੀੜ ਉਸ ਦੀ ਗੱਲ ਨੂੰ ਨਹੀਂ ਸਮਝ ਸਕੀ, ਪਰ ਉਸ ਨੂੰ ਬਿਲਕੁਲ ਉਮੀਦ ਸੀ ਕਿ ਉਸ ਦੇ ਚੇਲਿਆਂ ਨੂੰ ਲੋਕਾਂ ਨਾਲੋਂ ਵੱਧ ਸਮਝ ਸੀ। ਫਿਰ ਵੀ, ਉਸ ਨੇ ਤਸੱਲੀ ਨਾਲ ਸਮਝਾਇਆ, ‘‘ਕੀ ਤੁਸੀਂ ਨਹੀਂ ਸਮਝਦੇ ਭਈ ਜੋ ਕੁਝ ਬਾਹਰੋਂ ਮਨੁੱਖ ਵਿਚ ਜਾਂਦਾ ਹੈ ਸੋ ਉਹ ਨੂੰ ਭਰਿਸ਼ਟ ਨਹੀਂ ਕਰ ਸਕਦਾ? ਕਿਉਂਕਿ ਉਹ ਉਸ ਦੇ ਦਿਲ ਵਿਚ ਨਹੀਂ ਪਰ ਢਿੱਡ ਵਿਚ ਜਾਂਦਾ ਹੈ ਅਤੇ ਸੇਵਖਾਨੇ ਵਿੱਚੋਂ ਨਿਕਲ ਜਾਂਦਾ ਹੈ’’ (ਮਰਭੁਸ 7: 18, 19)। ਦੂਜੇ ਸ਼ਬਦਾਂ ਵਿਚ ਖਾਣਾ ਅਤੇ ਪਖਾਨੇ ਰਾਹੀਂ ਨਿਕਲ ਜਾਣਾ ਇਕ ਸੁਭਾਵਿਕ ਪ੍ਰਕਿਰਿਆ ਹੈ, ਜਿਸਦਾ ਮਨੁੱਖ ਦੇ ਨੈਤਿਕ ਮਹੱਤਵ ਨਾਲ ਕੋਈ ਸਬੰਧ ਨਹੀਂ ਹੈ।

ਇਥੋਂ ਇਕ ਚੌਕਸੀ ਦੀ ਗੱਲ ਹੈ। ਆਰ. ਸੀ. ਛੋਮਟਰ ਨੇ ਲਿਖਿਆ ਹੈ, ‘‘ਇਸ ਸਿਧਾਂਤ ਨੂੰ ਨਸ਼ੀਲੀ ਸ਼ਰਾਬ ਜਾਂ ਕਿਸੇ ਅਜਿਹੇ ਜ਼ਹਿਰ ਲਈ ਵਰਤੋਂ ਕਰਨਾ ਇਸਦੇ ਬਿਲਕੁਲ ਉਲਟ ਹੋਵੇਗਾ।’’¹⁵ ਕੁਝ ਚੀਜ਼ਾਂ ਜੋ ਮੂੰਹ ਵਿਚ ਜਾ ਸਕਦੀਆਂ ਹਨ, ਨੁਕਸਾਨਦੇਹ ਹੋ ਸਕਦੀਆਂ ਹਨ। ਕਿਨੀ ਵਾਰ ਮਾਂ ਪਿਛੀ ਛੋਟੇ ਬੱਚਿਆਂ ਨੂੰ ਕਹਿੰਦੇ ਹਨ, ‘‘ਇਸ ਨੂੰ ਮੂੰਹ ਵਿੱਚੋਂ ਬਾਹਰ ਕੱਢਦਾ ਹੈ’’ ਦੇਹ ਤਾਂ ‘‘ਬੁਦਾ ਦੀ ਹੈਕਲ ਹੈ’’ (1 ਕੁਰਿੰਥੀਆਂ 3: 16, 17; 6: 19); ਇਸ ਲਈ ਹੈਕਲ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਿਸੇ ਵੀ ਚੀਜ਼ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਮਸੀਹ ਦੇ ਮਨ ਵਿਚ ਅਜਿਹੀ ਕੋਈ ਗੱਲ ਨਹੀਂ ਹੈ, ਜੋ ਨੁਕਸਾਨਦਾਇਕ ਹੋ ਸਕਦੀ ਹੈ; ਉਸਦਾ ਧਿਆਨ ਸਿਹਤਮੰਦ ਭੋਜਨ ਤੇ ਸੀ, ਜਿਸ ਨੂੰ ਯਹੂਦੀ ਲੋਕ ‘‘ਅਸੁਧ’’ ਮੰਨਦੇ ਸਨ।

ਉਸ ਨੇ ਆਪਣੀ ਵਿਆਖਿਆ ਜਾਰੀ ਰੱਖੀ:

ਜੋ ਮਨੁੱਖ ਦੇ ਅੰਦਰੋਂ ਨਿੱਕਲਦਾ ਹੈ ਸੋਈ ਮਨੁੱਖ ਨੂੰ ਭਰਿਸ਼ਟ ਕਰਦਾ ਹੈ। ਕਿਉਂਕਿ ਅੰਦਰੋਂ

ਮਨੁੱਖ ਦੇ ਦਿਲ ਵਿੱਚੋਂ ਬੁਰੇ ਪਿਆਲ, ਹਰਾਮਕਾਰੀਆਂ, ਚੋਰੀਆਂ, ਖੂਨ, ਜਨਾਹਕਾਰੀਆਂ, ਲੋਭ, ਬਦੀਆਂ, ਛਲ, ਮਸਤੀ, ਬੁਰੀ ਨਜ਼ਰ, ਕੁਫਰ, ਹੰਕਾਰ, ਮੁਰਖਤਾਈ ਨਿੱਕਲਦੀ ਹੈ। ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿੱਕਲਦੀਆਂ ਅਤੇ ਮਨੁੱਖ ਨੂੰ ਭਰਿਸਟ ਕਰਦੀਆਂ ਹਨ (ਮਰਕੁਸ 7:20-23)।

ਉਸ ਸਮੇਂ ਮਨ ਦੀ ਮੁਸ਼ਕਿਲ

ਦਿੱਤੀਆਂ ਗਈਆਂ ‘‘ਬੁਰੀਆਂ ਗੱਲਾਂ’’ ਦੀ ਸੂਚੀ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ, ਪਰ ਮੈਂ ‘‘ਮਨ’’ ਸ਼ਬਦ ਤੇ ਧਿਆਨ ਦੁਆਉਣਾ ਚਾਹੁੰਦਾ ਹਾਂ। ਇਸ ਪੂਰੀ ਕਹਾਣੀ ਵਿਚ ਯਿਸੂ ਨੇ ਜੋ ਰਿਦਿੱਤਾ ਕਿ ਫ਼ਰੀਸੀਆਂ ਦੀ ਮੁੱਖ ਮੁਸ਼ਕਿਲ ਮਨ ਜਾਂ ਦਿਲ ਦੀ ਸੀ। ਇਸ ਤੋਂ ਪਹਿਲਾਂ ਉਸ ਨੇ ਇਕ ਗੱਲ ਕਹੀ ਸੀ, ਕਿਉਂਕਿ ਉਹ ਮਨ ਤੋਂ ਖੁਦਾ ਦੀ ਬੰਦਰੀ ਨਹੀਂ ਕਰ ਰਹੇ ਸੀ (ਮੱਤੀ 15:8; ਮਰਕੁਸ 7:6)। ਇੱਥੇ ਉਸ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਬਾਹਰੀ ਰੂਪ ਭਾਵ ਉਸ ਤੇ ਹੈ ਜੋ ਮਨੁੱਖ ਦੇ ਅੰਦਰ ਜਾਂਦਾ ਹੈ, ਜਦਕਿ ਉਨ੍ਹਾਂ ਨੂੰ ਅੰਦਰ ਭਾਵ ਮਨ ਤੇ ਧਿਆਨ ਦੇਣਾ ਚਾਹੀਦਾ ਹੈ, ਜਿਸ ਤੋਂ ਭਲਿਆਈ ਅਤੇ ਬੁਰਿਆਈ ਦੇਵੇਂ ਨਿਕਲਦੇ ਹਨ।

ਕਿਸੇ ਰੀਤ ਦੇ ਬੁਰਾ ਹੋਣ ਜਾਂ ਨਾ ਹੋਣ ਨੂੰ ਪੱਕਾ ਕਰਨ ਦੇ ਤਿੰਨ ਪੈਮਾਨਿਆਂ ਦਾ ਸੁਝਾਓ ਮਿਲਦਾ ਹੈ: ਕੋਈ ਰੀਤ ਤਦ ਬੁਰੀ ਹੁੰਦੀ ਹੈ ਜਦ ਉਸਨੂੰ ਲੋੜ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਹੈ ਭਾਵ ਜਦ ਇਹ ਸਾਨੂੰ ਬੁੱਧੀ ਭ੍ਰਿਸਟ ਕਰਨ ਵਾਲੇ ਰੁਕਾਨੀ ਮਹੱਤਵ ਦਿੰਦੀ ਜਾਂ ਸਾਡੇ ਲਈ ਇਨੀ ਜ਼ਰੂਰੀ ਹੋ ਜਾਂਦੀ ਹੈ ਕਿ ਅਸੀਂ ਇਸ ਨੂੰ ਮੰਨ ਕੇ ਖੁਦਾ ਦੇ ਹੁਕਮਾਂ ਲਈ ਆਪਣੀ ਦਿਲਚਸਪੀ ਖਤਮ ਕਰ ਦਿੰਦੇ ਹਾਂ। ਮਸੀਹ ਨੇ ਕਿਹਾ ਕਿ ਫ਼ਰੀਸੀਆਂ ਨੇ ਆਪਣੀ ਰੀਤਾਂ ਵਿਚ ਘਿਰੇ ਹੋਣ ਦੇ ਕਾਰਣ ਖੁਦਾ ਦੇ ਹੁਕਮ ਨੂੰ ਨਹੀਂ ਮੰਨਿਆ (ਮਰਕੁਸ 7:8)।

ਅੱਜ ਦੀ ਮਨ ਦੀ ਮੁਸ਼ਕਿਲ

ਜਿਵੇਂ ਪਹਿਲਾਂ ਕਿਹਾ ਗਿਆ ਹੈ, ਰੀਤ ਨੂੰ ਲੋੜ ਤੋਂ ਵੱਧ ਮਹੱਤਵ ਦੇਣ ਦੀ ਚਿੰਤਾ ਰੀਤ ਦੇ ਬੁਰਾ ਹੋਣ ਜਾਂ ਨਾ ਹੋਣ ਨੂੰ ਤਹਿਤ ਕਰਨ ਲਈ ਦੂਸਰੇ ਪੈਮਾਨੇ ਤੋਂ ਵੱਧੇ ਰੁਕਾਵਟ ਵਾਲੀ ਹੈ। ਇਸ ਜਾਂਚ ਦੀ, ਸੱਚਾਈ ਪੱਟ ਸਿਖਲਾਈ ਵਧੇਰੇ ਹੈ; ਫਿਰ ਵੀ ਇਹ ਖਾਸ ਹੈ। ਤੀਸਰਾ ਖਤਰਾ, ਜਿਸਦੀ ਅਸਾਂ ਚਰਚਾ ਕੀਤੀ ਹੈ, ਦੂਸਰੇ ਦੋਹਾਂ ਨਾਲੋਂ ਵੱਧ ਫਸਾਉਣ ਵਾਲਾ ਹੋ ਸਕਦਾ ਹੈ। ਹੋ ਸਕਦਾ ਹੈ ਕਿ ਮੈਂ ਅਤੇ ਤੁਸੀਂ ਖੁਦਾ ਦਿਆਂ ਹੁਕਮਾਂ ਦੀ ਬਾਂ ਆਪਣੀਆਂ ਰੀਤਾਂ ਨੂੰ ਮਹੱਤਵ ਨਾ ਦਿੱਤਾ ਹੋਵੇ। ਹੋ ਸਕਦਾ ਹੈ ਕਿ ਅਸੀਂ ਆਪਣੀਆਂ ਰੀਤਾਂ ਨੂੰ ਨਾ ਮੰਨੇ ਜਾਣ ਤੇ ਦੂਸਰਿਆਂ ਨੂੰ ਮੁਜਰਮ ਨਾ ਠਹਿਰਾਇਆ ਹੋਵੇ। ਪਰ ਫਿਰ ਸੰਭਵ ਹੈ ਕਿ ਸਾਡੀਆਂ ਰੀਤਾਂ ਸਾਡੇ ਲਈ ਇਨੀਆਂ ਅਹਿਮ ਹੋ ਜਾਣ ਕਿ ਪ੍ਰਭੂ ਦੇ ਹੁਕਮ ਤੋੜਨ ਨਾਲੋਂ ਉਨ੍ਹਾਂ ਦਾ ਪਾਲਣ ਨਾ ਕਰਨ ਤੇ ਲੋਕਾਂ ਨੂੰ ਅਸੀਂ ਵਧੇਰੇ ਮੁਜਰਮ ਠਹਿਰਾਈਏ।

ਕੀ ਤੁਸੀਂ ਸਿਰ ਇਲਾਉਂਦੇ ਹੋਏ ਸੌਚ ਰਹੇ ਹੋ, ‘‘ਮੈਂ ਤੇ ਲੋਕਾਂ ਨੂੰ ਉਵੇਂ ਹੀ ਜਾਣਦਾ ਹਾਂ?’’ ਚੌਕਸੀ ਦੀ ਗੱਲ ਹੈ ਕਿ ਇਹ ਦੂਜਿਆਂ ਤੇ ਲਾਗੂ ਹੋਣ ਵਾਲਾ ਸਿਧਾਂਤ ਨਹੀਂ ਹੈ। ਇਹ ਤਾਂ ਆਪਣੇ ਉੱਪਰ ਲਾਗੂ ਹੋਣ ਵਾਲਾ ਸਿਧਾਂਤ ਹੈ। ਮੈਂ ਕਿਸੇ ਦੇ ਮਨ ਦੀ ਗੱਲ ਨਹੀਂ ਜਾਣ ਸਕਦਾ। ਮੈਨੂੰ ਲੱਗ ਸਕਦਾ ਹੈ ਕਿ ਕਿਸੇ ਦੀਆਂ ਰੀਤਾਂ ਉਨ੍ਹਾਂ ਲਈ ਵਧੇਰੇ ਅਹਿਮ ਹੋਣ, ਪਰ ਮੈਂ ਇਹ ਜਾਣ ਨਹੀਂ ਸਕਦਾ। ਦੋ ਲੋਕ ਇੱਕੋ ਜਿਹੀਆਂ ਰੀਤਾਂ ਨੂੰ ਮੰਨ ਰਹੇ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ ਇਕ ਤਾਂ ਸਹੀ ਢੰਗ ਨਾਲ ਅਤੇ ਦੂਸਰਾ ਉਲਟ ਢੰਗ ਨਾਲ ਮੰਨਦਾ ਹੈ। ਇਸ ਗੱਲ ਵਿਚ ਅਸੀਂ ਦੂਜਿਆਂ ਤੇ ਇਲਜ਼ਾਮ ਲਾਉਣ ਦੇ ਮੁਜਰਮ ਨਾ ਹੋਈਏ (ਮੱਤੀ 7:1, 2; ਰੋਮੀਆਂ 2:1)। ਆਓ ਅਸੀਂ ਆਪਣੇ ਉੱਪਰ ਇਲਜ਼ਾਮ ਲਾਉਣ ਵਾਲੇ ਭਾਵ ਆਪਣਾ ਨਿਆਂ ਕਰਨ ਵਾਲੇ ਹੀ ਹੋਈਏ।

ਸਾਰ

ਰੀਤ ਤੇ ਯਿਸੂ ਦੀ ਸਿੱਖਿਆ ਨੂੰ ਖਤਮ ਕਰਦੇ ਹੋਏ, ਬਾਈਬਲ ਤੋਂ ਬਾਹਰ ਦਾ ਇਕ ਪੁਰਾਣਾ ਨਾਅਰਾ ਧਿਆਨ ਵਿਚ ਆਉਂਦਾ ਹੈ: ‘‘ਵਿਸ਼ਵਾਸ, ਭਾਵ ਏਕਤਾ ਦੀਆਂ ਗੱਲਾਂ ਵਿਚ; ਵਿਚਾਰ ਦੀ ਅਜਾਦੀ ਦੀਆਂ ਗੱਲਾਂ ਵਿਚ, ਸਭ ਗਲਾਂ ਵਿਚ, ਪਿਆਰ ਦੀਆਂ ਗੱਲਾਂ ਵਿਚ।’’ ਇਸ ਆਦਰਸ਼ ਵਾਕ ਦੇ ਤਿੰਨ ਭਾਗਾਂ ਵਿਚ ਤਿੰਨ ਸਵਾਲਾਂ ਦਾ ਸੁਆਉ ਮਿਲਦਾ ਹੈ, ਜਿਨ੍ਹਾਂ ਬਾਰੇ ਸਾਨੂੰ ਇਹ ਪੁੱਛਣ ਦੀ ਲੋੜ ਹੈ ਕਿ ਸਾਨੂੰ ਧਾਰਮਿਕ ਤੌਰ ਤੇ ਕੀ ਕਰਨਾ ਚਾਹੀਦਾ ਹੈ।

‘‘ਵਿਸ਼ਵਾਸ ਭਾਵ ਏਕਤਾ ਦੀਆਂ ਗੱਲਾਂ ਵਿਚ।’’ ‘‘ਵਿਸ਼ਵਾਸ ਦੀ ਗੱਲ’’ ਇਨੀ ਖਾਸ ਹੈ ਕਿ ਬੁਦਾ ਨੇ ਇਸ ਨੂੰ ਆਪਣੇ ਵਚਨ ਵਿਚ ਦੱਸਿਆ ਹੈ (ਰੋਮੀਆਂ 10: 17)। ਅਜਿਹੇ ਮਾਮਲਿਆਂ ਵਿਚ, ਸਾਡਾ ਇਕ ਹੋਣਾ ਜ਼ਰੂਰੀ ਹੈ (1 ਕੁਰੀਬਿਆਂ 1: 10)। ਇਸ ਤੋਂ ਪਹਿਲਾਂ ਸਾਨੂੰ ਸਵਾਲ ਦਾ ਸੁਆਉ ਮਿਲਦਾ ਹੈ, ਜੋ ਸਾਨੂੰ ਪੁੱਛਣਾ ਜ਼ਰੂਰੀ ਹੈ: ‘‘ਜੇ ਕਰਦਾ ਅਤੇ ਸਿਖਾਉਂਦਾ ਹਾਂ ਕੀ ਉਸ ਲਈ ਬਾਈਬਲ ਮੈਨੂੰ ਹੁਕਮ ਦਿੰਦੀ ਹੈ?’’ ਕਿਸੇ ਵੀ ਕੰਮ ਬਾਰੇ ਖਾਸ ਸਵਾਲ ਇਹ ਨਹੀਂ ਹੈ ਕਿ ‘‘ਕਦੋਂ ਤੋਂ ਅਜਿਹਾ ਕੀਤਾ ਜਾ ਰਿਹਾ ਹੈ?’’ ਬਲਕਿ ਇਹ ਹੈ ਕਿ ‘‘ਇਸਦੀ ਸ਼ੁਰੂਆਤ ਕਿੱਥੋਂ ਹੋਈ ਸੀ?’’

‘‘ਵਿਚਾਰ ਦੀ ਅਜਾਦੀ ਦੀਆਂ ਗੱਲਾਂ ਵਿਚ।’’ ‘‘ਵਿਚਾਰ ਦੀ ਗੱਲ’’ ਇਨੀ ਖਾਸ ਹੈ, ਜਿਸ ਨੂੰ ਬੁਦਾ ਨੇ ਆਪਣੇ ਵਚਨ ਵਿਚ ਨਹੀਂ ਕਿਹਾ ਹੈ। ਇਸ ਵਿਚ ਨਿੱਜੀ ਫੈਸਲਾ ਸਾਮਿਲ ਹੈ। ਅਜਿਹੇ ਮਾਮਲਿਆਂ ਵਿਚ ਅਸੀਂ ਚੁਸ਼ਰਿਆਂ ਤੇ ਆਪਣੇ ਵਿਚਾਰ ਨਾ ਬੋਧੀਏ। ‘‘ਆਜਾਦੀ’’ ਆਦਰਸ਼ ਵਾਕ ਹੈ।¹⁶ ਇਹ ਸਾਨੂੰ ਆਪਣੇ ਮਨ ਨੂੰ ਜਾਂਚਦੇ ਰਹਿਣ ਨੂੰ ਕੰਹਿੰਦਾ ਹੈ: ‘‘ਕਿਸੇ ਆਗੀਆਂ ਵਾਂਗ ਹੀ ਮੇਰੇ ਮਨ ਵਿਚ ਉਸੇ ਮਹੱਤਵ ਵਾਂਗ ਲਾਗੂ ਕੀਤਾ ਗਿਆ ਹੈ?’’

‘‘ਸਭ ਗੱਲਾਂ, ਪਿਆਰ ਨਾਲ।’’ ‘‘ਜਦੋਂ ਫੈਸਲਾ ਲੈਣ ਦੀਆਂ ਗੱਲਾਂ ਵਿਚ ਸਾਥੀ ਮਸੀਹੀ ਸਾਡੇ ਨਾਲ ਸਹਿਮਤ ਨਹੀਂ ਹੁੰਦੇ, ਤਦ ਵੀ ਸਾਨੂੰ ਉਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ (ਯੂਹੇਨਾ 13: 35; ਰੋਮੀਆਂ 12: 10)। ਇਸ ਬੁਨਿਆਦੀ ਸਿਧਾਂਤ ਦੀ ਅਣਗਹਿਲੀ ਦੇ ਕਾਰਣ ਵਿਸ਼ਵਾਸੀ ਭਾਈਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਮੰਡਲੀਆਂ ਵਿਚ ਫੁੱਟ ਪੈ ਜਾਂਦੀ ਹੈ। ਸਭ ਨੂੰ ਇਹ ਸਵਾਲ ਪੁੱਛਣਾ ਜ਼ਰੂਰੀ ਹੈ: ‘‘ਨੁਕਸਾਨ ਨਾ ਪਹੁੰਚਾਉਣ ਵਾਲੀਆਂ ਗੀਤਾਂ ਦੇ ਸਬੰਧ ਵਿਚ ਜੋ ਵਚਨ ਦੀ ਕਿਸੇ ਗੱਲ ਦਾ ਉਲੰਘਣ ਨਹੀਂ ਕਰਦੀਆਂ ਅਤੇ ਸਾਡੇ ਉੱਤੇ ਸ਼ਰੂ ਦੇ ਰੂਪ ਵਿਚ ਲਾਗੂ ਨਹੀਂ ਹੁੰਦੀਆਂ ਕੀ ਮੇਰੇ ਵਿਚ ਸਸੀਹੀ ਦਾ ਆਤਮਾ ਹੈ?’’ ਕਿਸੇ ਚੀਜ਼ ਨੂੰ ਕਿਸੇ ਵਿਸ਼ੇਸ਼ ਢੰਗ ਨਾਲ ਸਿਰਫ਼ ਇਸ ਲਈ ਕਰਦੇ ਰਹਿਣ ਦੀ ਜ਼ਿੱਦ ਕਰਨਾ ਕਿ ‘‘ਅਸੀਂ ਤਾਂ ਇਵੇਂ ਹੀ ਕਰਦੇ ਆਏ ਹਾਂ’’ ਮੂਰਖਤਾ ਹੈ। ਸਿਰਫ਼ ਫਰਕ ਢੰਗ ਨਾਲ ਕਰਨ ਦੀ ਜ਼ਿੱਦ ਕਰਨਾ ਸੀ ਅਜਿਹੀ ਹੀ ਮੂਰਖਤਾ ਹੈ।¹⁷ ਜਦੋਂ ਵਿਚਾਰ, ਪਿਆਰ, ਧਿਆਨ ਦੇਣ ਦੇ ਮਾਮਲੇ ਵਿਚ ਇਕ ਰਾਏਂ ਨਾ ਹੋਏ ਤਾਂ ਸੰਵੇਦਨਸ਼ੀਲਤਾ ਹੀ ਕੰਮ ਆਵੇਗੀ।

ਗੀਤਾਂ ਦਾ ਵਿਸ਼ਾ ਗੁੰਝਲਦਾਰ ਹੈ। ਬੁਨਿਆਦੀ ਸਿਧਾਂਤ ਨੂੰ ਦੱਸਣਾ ਮੁਸਕਿਲ ਨਹੀਂ ਹੈ। ਪਰ ਉਨ੍ਹਾਂ ਨੂੰ ਲਾਗੂ ਕਰਨਾ ਮੁਸਕਿਲ ਹੈ। ਇਸਦਾ ਮਤਲਬ ਇਹ ਨਹੀਂ ਕਿ ਇਸ ਲਈ ਇਹ ਵਿਸ਼ਾ ਮਹੱਤਵਹੀਨ ਹੈ ਜਾਂ ਸਾਨੂੰ ਮੱਤੀ 15 ਅਤੇ ਮਰਕੁਸ 7 ਵਿਚ ਯਿਸੂ ਦੇ ਸਿਖਾਏ ਸਿਧਾਂਤ ਨੂੰ ਸਮਝਣ ਅਤੇ ਮੰਨਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸਦੀ ਬਜਾਏ, ਇਸਦਾ ਮਤਲਬ ਇਹ ਹੈ ਕਿ ਕਿਸੇ ਨੂੰ ਵੀ ਇਨ੍ਹਾਂ ਸਾਡੇ ਦਾਅਵਾ ਨਹੀਂ ਕਰਨਾ ਚਾਹੀਦਾ ਕਿ ਉਸਦੇ ਕੋਲ ਹਰ ਗੱਲ ਦਾ ਜਵਾਬ ਹੈ। ਇਸਦਾ ਮਤਲਬ ਇਹ ਹੋਇਆ ਕਿ ਸਾਨੂੰ ਅਧਿਐਨ ਕਰਨ ਦੀ ਫੇਰ ਤੋਂ ਅਤੇ ਫੇਰ ਉੱਠਣ ਵਾਲੇ ਹਰ ‘‘ਮੁੱਢੇ’’ ਤੇ ਹੋਰ ਅਧਿਐਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸਦਾ ਮਤਲਬ ਇਹ ਹੈ ਕਿ ਸਾਨੂੰ ਇਕ ਦੂਸਰੇ ਨਾਲ ਧੀਰਜ ਰੱਖਣਾ ਚਾਹੀਦਾ ਹੈ (ਅਫਸੀਆਂ 4: 2)।

ਮੈਂ ਬੁਦਾ ਦਾ ਸੁਕਰ ਕਰਦਾ ਹਾਂ ਕਿ ਗੀਤਾਂ ਬਾਰੇ ਅਜਿਹੀ ਮੁਸਕਿਲ ਹਰ ਵਿਸ਼ਵਾਸੀ ਦੀ ਨਹੀਂ ਹੈ। ਉਦਾਹਰਣ ਵੱਜੋਂ ਪਾਪ ਤੋਂ ਬਚਾਏ ਜਾਣ ਦੀ ਗੱਲ ਤੇ ਵਿਚਾਰ ਕਰੋ। ਕੀ ਇਹ ਅਨੋਖੀ ਨਹੀਂ ਹੈ ਕਿ

ਪ੍ਰਭੂ ਨੇ ਇਸ ਨੂੰ ਇਨ੍ਹਾਂ ਮਾਫ਼ ਕਰ ਦਿੱਤਾ ਹੈ? ਯਿਸੂ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਉਹ ਸਾਡੇ ਪਾਪਾਂ ਲਈ ਮਾਰਿਆ ਗਿਆ (ਯੂਹੰਨਾ 3: 16; 1 ਕੁਰੀਬੀਆਂ 15: 1-3), ਅਤੇ ਹੁਣ ਸਾਨੂੰ ਚਾਹੀਦਾ ਹੈ ਕਿ ਪਿਆਰ ਨਾਲ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਸ ਨੂੰ ਕਬੂਲ ਕਰੀਏ (ਯੂਹੰਨਾ 3: 16; ਮਰਕੁਸ 16: 16; ਰਸੂਲਾਂ ਦੇ ਕੰਮ 22: 16)। ਹੋ ਸਕਦਾ ਹੈ ਕਿ ਰੀਤਾਂ ਬਾਰੇ ਸਾਡੇ ਕੋਲ ਹਰ ਜਵਾਬ ਨਾ ਹੋਵੇ, ਪਰ ਅਸੀਂ ਉਸ ਸਵਾਲ ਦਾ ਜਵਾਬ ਜਾਣ ਸਕਦੇ ਹਾਂ, ਜੋ ਸਭ ਤੋਂ ਆਹਿਮ ਹੈ: “ਬਚਾਏ ਜਾਣ ਲਈ ਮੈਂ ਕੀ ਕਰਾਂ?” (ਰਸੂਲਾਂ ਦੇ ਕੰਮ 2: 37, 38; 8: 36-38; 16: 30-33 ਦਾ ਅਧਿਐਨ ਕਰੋ) ਤੁਸੀਂ ਚਾਹੋ ਤਾਂ ਰੀਤਾਂ ਦੇ ਸਵਾਲਾਂ ਦੇ ਜਵਾਬ ਦੀ ਤਲਾਸ਼ ਲਈ ਪੂਰੀ ਜ਼ਿੰਦਗੀ ਲਾ ਦਿਓ, ਪਰ ਉਸ ਦੀ ਇੱਛਾ ਨੂੰ ਪੂਰਾ ਕਰਨ ਲਈ ਜ਼ਰਾ ਵੀ ਦੇਰ ਨਾ ਕਰੋ। ਜੇ ਤੁਸੀਂ ਉਸਦੇ ਹੁਕਮ ਨੂੰ ਨਹੀਂ ਮੰਨਿਆ ਹੈ, ਤਾਂ ਹੁਣ ਮੰਨ ਲਓ!

ਟਿੱਪਣੀਆਂ

¹ਪਿਛਲੇ ਉਪਦੇਸ਼ ਵਿਚ ਦੂਸਰਾ ਭਾਗ ‘ਜਦ ਕੋਈ ਗੀਤ ਬੁਰੀ ਹੁੰਦੀ ਹੈ’ ਵੇਖ ਸਕਦੇ ਹਾਂ। ²ਪਿਛਲੇ ਉਪਦੇਸ਼ ਵਾਂਗ ਇਸ ਉਪਦੇਸ਼ ਦੇ ਮੁੱਖ ਸਿਰਲੇਖਾਂ ਵਿਚ ‘‘ਰੀਤ’’ ਸ਼ਬਦ ਦਾ ਮਤਲਬ ਮਨੁੱਖਾਂ ਦੀਆਂ ਰੀਤਾਂ ਹੀ ਹੋਵੇਗਾ। ³‘‘ਵਿਰਸ਼ਾ’’ ਲਈ ਅੰਗ੍ਰੇਜ਼ੀ ਸ਼ਬਦ ਦਾ ਅਰਥ ‘‘ਘਮੰਡੀ’’ ਹੋ ਸਕਦਾ ਹੈ। ਬਾਈਬਲ ਵਿਚ ਦਿਤੇ ਸ਼ਬਦ ਦਾ ਵਧੇਰੇ ਢੁਕਵਾਂ ਅਰਥ ‘‘ਖਾਲੀ, ਬੇਕਾਰ, ਕਿਸੇ ਕੰਮ ਦਾ ਨਹੀਂ’’ ਹੈ। (ਧਿਆਨ ਦਿਓ ਕਿ ਉਪਦੇਸ਼ਕ ਦੀ ਪੋਖੀ 1: 14 ਵਿਚ ਇਸ ਸ਼ਬਦ ਦਾ ਬਦਲ ਕਿਵੇਂ ਵਰਤਿਆ ਗਿਆ ਹੈ)। ⁴ਇਸ ਨੂੰ ਸਮਝਣ ਦਾ ਇੱਕ ਇਕ ਢੰਗ ਜੋ ਮੈਨੂੰ ਪਤਾ ਹੈ, ਉਹ ਜਿਥੇ ਮੈਂ ਰਹਿੰਦਾ ਹਾਂ, ਉੱਥੋਂ ਦੇ ਹਾਲਾਤ ਦਾ ਜ਼ਿਕਰ ਕਰਨਾ ਹੈ। ਯਕੀਨ ਤੁਹਾਨੂੰ ਸੰਸਾਰ ਦੇ ਜਿਸ ਭਾਗ ਵਿਚ ਤੁਸੀਂ ਰਹਿੰਦੇ ਹੋ, ਉੱਥੋਂ ਦੀਆਂ ਸਬੰਧਿਤ ਉਦਾਹਰਣਾਂ ਦੀ ਵਰਤੋਂ ਕਰਨਾ ਹੈ। ⁵ਮੈਂ ਇਹ ਮੰਨ ਰਿਹਾ ਹਾਂ ਕਿ ਮੇਰੇ ਸੁਣਨ ਵਾਲੇ ਵੇਖਣਗੇ ਕਿ ਜਿਨ੍ਹਾਂ ਖਿਆਲੀ ਪ੍ਰਬੰਧਾਂ ਦਾ ਮੈਂ ਜ਼ਿਕਰ ਕੀਤਾ ਹੈ ਉਹ ਬਾਈਬਲ ਤੋਂ ਬਾਹਰ ਨਹੀਂ ਹਨ, ਅਤੇ ਇਹ ਕਿ ‘‘ਨਹੀਂ’’ ਵਿਚ ਜਵਾਬ ਹਰ ਸਵਾਲ ਦੇ ਬਾਅਦ ਸਮਝ ਆਉਂਦਾ ਹੈ। ⁶ਬਿਊਟਿਸ਼ (ਅੰਗ੍ਰੇਜ਼ੀ) ਭੁੰਮਿਕਾ ਵਾਲੀਆਂ ਮੰਡਲੀਆਂ ਵਿਚ ਐਤਵਾਰ ਸੰਵੇਰ ਦੀ ਬੰਦਰੀ ਅਜਿਹੀ ਹੀ ਹੁੰਦੀ ਹੈ। ⁷ਕੁਝ ਲੋਕ ਘਰਾਂ ਵਿਚ ਐਤਵਾਰ ਰਾਤ ਦੀ ਬੰਦਰੀ ਹੋਣ ਦੀ ਸਮਝ ਤੇ ਸਵਾਲ ਉਠਾ ਸਕਦੇ ਹਨ, ਗੀਤ ਵਿਚ ਸਵਾਲ ਸੋਚ ਦਾ ਹੈ, ਨਾ ਕਿ ਵਚਨ ਦੇ ਮੁਤਾਬਕ ਹੋਣ ਦਾ। ⁸ਇਸ ਚਰਚਾ ਦਾ ਇਕ ਹਿੱਸਾ ਉਸ ਮੰਡਲੀ ਵੱਲ ਐਲੇਡਾਂ ਦੀ ਜ਼ਿੰਮੇਵਾਰੀ, ਜਿਸ ਤੇ ਉਹ ਮੁੱਖੀ ਹਨ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਦੇ ਹੋਏ, ਉਹ ਅਜਿਹੇ ਫੈਸਲੇ ਲੈਂਦੇ ਹਨ ਜੋ ਉਸ ਮੰਡਲੀ ਨੂੰ ਪ੍ਰਭਾਵਿਤ ਕਰਦੇ ਹਨ, ਪਰ ਉਨ੍ਹਾਂ ਨੂੰ ਇਸ ਗੱਲ ਦੀ ਸਮੱਝ ਹੋਣੀ ਜ਼ਰੂਰੀ ਹੈ ਕਿ ਹੋਰ ਮੰਡਲੀਆਂ ਨੂੰ ਉਨ੍ਹਾਂ ਦੇ ਫੈਸਲੇ ਨੂੰ ਮੰਨਣ ਦੀ ਲੋੜ ਨਹੀਂ ਹੈ। ਸਥਾਨਿਕ ਲੋਕਮਤ ਦਾ ਇਹੀ ਸਿਧਾਂਤ ਹੈ। ਇਕ ਵਾਰ ਫਿਰ, ਮੈਂ ਕਹਿੰਦਾ ਹਾਂ ਕਿ ਵਿਸ਼ਵਾਸ ਦੀਆਂ ਗੱਲਾਂ ਅਤੇ ਵਿਚਾਰ ਦੀਆਂ ਗੱਲਾਂ ਵਿਚ ਫਰਕ ਕੀਤਾ ਜਾਣਾ ਜ਼ਰੂਰੀ ਸੀ। ⁹ਇਸ ਤੇ ਉਸ ਦੀ ਦਲੀਲ ਸੀ ਕਿ ਪ੍ਰਭੂ ਭੋਜ ਦੇ ਫੌਰਨ ਬਾਅਦ ਚੰਦਾ ਲੈਣਾ ਅਸਾਨੀ ਤਾਂ ਹੈ, ਪਰ ਲੋਕਾਂ ਨੂੰ ਇਹ ਸਮਝ ਹੋਣੀ ਜ਼ਰੂਰੀ ਹੈ ਕਿ ਜ਼ਰੂਰੀ ਨਹੀਂ ਕਿ ਚੰਦਾ ਪ੍ਰਭੂ ਭੋਜ ਦੇ ਬਾਅਦ ਹੀ ਲਿਆ ਜਾਵੇ। ¹⁰ਉਸ ਨੂੰ ਇਹ ਵੀ ਲੱਗਿਆ ਹੋਵੇਗਾ ਕਿ ਅਸੀਂ ‘‘ਬੰਦਰੀ ਦੇ ਕੰਮਾਂ’’ ਵਿੱਚੋਂ ਇਕ (ਭਾਵ ਚੰਦਾ) ਕੱਢ ਦਿੱਤਾ ਹੈ, ਕਿਉਂਕਿ ਅਸੀਂ ਉਦੋਂ ਨਹੀਂ ਲਿਆ ਸੀ ਜਦੋਂ ਉਸਨੂੰ ਉਮੀਦ ਸੀ ਕਿ ਲਿਆ ਜਾਣਾ ਚਾਹੀਦਾ ਹੈ।

¹¹‘‘ਰਵਾਇਤੀ ਪਰਿਵਾਰ’’ ਦਾ ਪ੍ਰਬੰਧ ਖੁਦਾ ਵੱਲੋਂ ਹੈ ਅਤੇ ਉਤਪਤ ਦੀ ਕਿਤਾਬ ਦੇ ਪਹਿਲੇ ਅਧਿਆਇਆਂ ਦੇ ਸਮੇਂ ਤੋਂ ਹੀ ਹੈ। ‘‘ਰਵਾਇਤੀ ਪਰਿਵਾਰ’’ ਤੇ ‘‘ਸਮਿਲੀਂਗੀ ਵਿਆਹਾਂ’’ ਦੀ ਵਕਾਲਤ ਕਰਨ ਵਾਲਿਆਂ ਦੇ ਹਸਲੇ ਹੋ ਰਹੇ ਹਨ। ¹²ਜੇ ਸੁਣਨ ਵਾਲਿਆਂ ਵਿਚ ਬੰਦੇ ਵੀ ਹਨ, ਤਾਂ ਬੰਦਰੀ ਵਿਚ ਤੁਹਾਨੂੰ ਬਹੁਤ ਸਾਰੀਆਂ

ਮਾਵਾਂ ਲਈ ਜੋਰ ਦੇਣ ਵਜੋਂ ਕਹਿਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਖਾਣੇ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਹਨ, ਯਿਸੂ ਨੇ ਬਿਲਕੁਲ ਮਨ੍ਹਾਂ ਨਹੀਂ ਕੀਤਾ। ਮਾਵਾਂ ਨੂੰ ਸਾਫ਼ ਸਫ਼ਾਈ ਦਾ ਧਿਆਨ ਹੁੰਦਾ ਹੈ। ਯਿਸੂ ਕਰਮਕਾਂਡ ਦੀ ਗੱਲ ਕਰ ਰਿਹਾ ਸੀ।¹³ ਮਰਕੁਸ ਦੇ ਸ਼ਬਦਾਂ ਦਾ ਮਤਲਬ ਇਹ ਨਹੀਂ ਕਿ ਕਿਸੇ ਸਮੇਂ, ਚੇਲਿਆਂ ਨੂੰ ਸਮਝ ਆ ਗਿਆ ਕਿ ਗੱਲ ਅਜਿਹੀ ਹੀ ਸੀ। ਮਰਕੁਸ ਤੀਹ ਜਾਂ ਇਸ ਤੋਂ ਵੱਧ ਸਾਲਾਂ ਦੇ ਬਾਅਦ ਲਿਖ ਰਿਹਾ ਸੀ। ਪਿੱਛੇ ਵੇਖਦੇ ਹੋਏ, ਖੁਦਾ ਦੀ ਪ੍ਰੇਰਣਾ ਪਾਏ ਹੋਏ ਲੋਕਾਂ ਨੇ ਵੇਖਿਆ ਕਿ ਇਸ ਸੱਚਾਈ ਦਾ ਮਸੀਹ ਦੀ ਕਹੀ ਗੱਲ ਨਾਲ ਮੇਲ ਖਾਂਦਾ ਨਿਚੋੜ ਨਿੱਕਲਦਾ ਸੀ।¹⁴ ਪਤਰਸ ਨੂੰ ਰਸੂਲਾਂ ਦੇ ਕੰਮ 10 ਅਧਿਆਇ ਦੀਆਂ ਘਟਨਾਵਾਂ ਤਕ ਮਰਕੁਸ 7: 14, 15 ਦੀਆਂ ਗੱਲਾਂ ਦੀ ਸਮਝ ਨਹੀਂ ਆਈ ਸੀ।¹⁵ ਆਰ. ਸੀ. ਡੇਸਟਰ, ਸਟੱਡੀਜ਼ ਇਨ ਦ ਲਾਈਫ ਆਫ਼ ਕ੍ਰਾਈਸਟ (ਗੈਂਡ ਰੈਪਿਡਸ, ਮਿਸ਼ਨਗਨ: ਬੇਕਰ ਬੁਕ ਹਾਊਸ, 1971), 669।¹⁶ ਬਾਈਬਲ ਸਿਖਾਉਂਦੀ ਹੈ ਕਿ ਅਸੀਂ ਆਪਣੀ ਅਜਾਦੀ ਦੀ ਵਰਤੋਂ ਇਵੇਂ ਨਾ ਕਰੀਏ, ਜਿਸ ਨਾਲ ਕਲੀਸੀਆ ਨੂੰ ਅਤੇ ਹੋਰਨਾਂ ਮਸੀਹੀ ਲੋਕਾਂ ਨੂੰ ਠੱਕਰ ਲੱਗੇ (ਵੇਖੋ 1 ਭਰਿਖੀਆਂ 8:9), ਪਰ ਮਸੀਹੀ ਅਜਾਦੀ ਦੀ ਗਹਿਰਾਈ ਨਾਲ ਚਰਚਾ ਕਰਨਾ ਸਾਡੇ ਇਸ ਪਾਠ ਤੋਂ ਬਹੁਤ ਅੱਗੇ ਦੀ ਗੱਲ ਹੈ।¹⁷ ਕੁਝ ਲੋਕਾਂ ਅਤੇ ਮੰਡਲੀਆਂ ਨੇ ਆਪਣੇ ਆਪ ਨੂੰ ਵੱਖ ਕਰਨ ਫੈਸਲਾ ਲੈ ਲਿਆ ਹੈ। ਇਸ ਲਈ ਨਹੀਂ ਕਿ ਉਨ੍ਹਾਂ ਨੂੰ ਇਸ ਗੱਲ ਦਾ ਸਾਫ਼ ਸਬੂਤ ਮਿਲ ਗਿਆ ਹੈ ਕਿ ਉਨ੍ਹਾਂ ਦਾ ਤਰੀਕਾ ਹੀ ਸਹੀ ਹੈ, ਬਲਕਿ ਇਸ ਲਈ ਕਿਉਂਕਿ ਉਹ ਉਸ ਦੇ ਖਿਲਾਫ਼, ਜੋ ਉਨ੍ਹਾਂ ਨੂੰ ਮਿਲਿਆ ਹੈ, ਬਗਾਵਤ ਕਰ ਰਹੇ ਹਨ। ਇਹ ਰੂਹਾਨੀ ‘‘ਨਾਦਾਨੀ ਦਾ ਵਿਹਾਰ’’ ਹੈ। ਸਿਰਫ਼ ਵੱਖਰਾ ਦਿਸਣ ਲਈ ਵੱਖਰਾ ਬਣਨਾ ਫਜ਼ੂਲ ਹੈ।